

ਅੰਤਰਰਾਸ਼ਟਰੀ ਵਿਦਿਆਰਥੀ ਸਿਹਤ ਯੋਜਨਾ।

ਕੁੱਲ ਕਵਰੇਜ ਅਧਿਕਤਮ: **\$5,000,000** (ਜਦੋਂ ਤੱਕ ਕੁਝ ਹੋਰ ਦੱਸਿਆ ਨਾ ਜਾਵੇ)

ਕਵਰੇਜ ਹਾਈਲਾਈਟਸ
ਅਸੀਂ ਪਹਿਲਾਂ ਤੋਂ ਮੌਜੂਦ ਡਾਕਟਰੀ ਮਸਲਿਆਂ ਨੂੰ ਕਵਰ ਕਰਦੇ ਹਾਂ; ਕਵਰੇਜ ਦੇ ਪਹਿਲੇ ਦਿਨ ਤੋਂ।
ਮਾਨਸਿਕ ਸਿਹਤ ਥੈਰੇਪੀ ਲਈ ਸਰਵੋਤਮ-ਸ਼੍ਰੇਣੀ ਦਾ ਕਵਰੇਜ
ਮੈਡੀਕਲ ਪ੍ਰਦਾਤਾਵਾਂ ਦਾ ਸਭ ਤੋਂ ਵੱਡਾ ਕੈਨੇਡਾ-ਵਿਆਪੀ ਨੈੱਟਵਰਕ ਜੋ ਬੀਮਾ ਸਵੀਕਾਰ ਕਰਦੇ ਹਨ (ਤੁਹਾਨੂੰ ਜੋਥ ਵਿੱਚੋਂ ਕੁਝ ਵੀ ਨਹੀਂ ਦੇਣਾ ਪਵੇਗਾ!)
ਗਤੀਵਿਧੀਆਂ ਅਤੇ ਖੇਡਾਂ ਦੇ ਮਾਮਲੇ ਵਿੱਚ ਕਵਰੇਜ
ਸੱਟ, ਬਿਮਾਰੀ ਜਾਂ ਮੌਤ ਦੇ ਮਾਮਲੇ ਵਿੱਚ ਕਵਰੇਜ, ਜੇਕਰ ਨਸ਼ੇ ਦੇ ਪ੍ਰਭਾਵਾਂ ਕਾਰਨ ਹੋਵੇ

ਮੈਡੀਕਲ ਅਤੇ ਤੰਦਰੁਸਤੀ	
ਡਾਕਟਰ/ਸਰਜਨ/ਸਪੈਸ਼ਲਿਸਟ	ਕਿਸੇ ਬਿਮਾਰੀ ਜਾਂ ਸੱਟ ਬਾਬਤ ਡਾਕਟਰੀ ਸਲਾਹ-ਮਸ਼ਵਰੇ, ਤਸ਼ਖੀਸ ਜਾਂ ਦਵਾਈ ਲਿਖਵਾਉਣ ਲਈ ਡਾਕਟਰ ਕੋਲ ਜਾਣਾ। ਉਦਾਹਰਨ ਵਜੋਂ ਕੰਨ ਦੀ ਸਮੱਸਿਆ, ਗਲੇ ਵਿੱਚ ਖਰਾਸ਼, ਜੁਕਾਮ ਅਤੇ ਫਲੂ, ਸਿਰ ਦਰਦ, ਪੇਟ ਦਰਦ ਅਤੇ ਸਿਹਤ ਸੰਬੰਧੀ ਹੋਰ ਮਸਲੇ।
ਹਸਪਤਾਲ	ਕਿਸੇ ਮੈਡੀਕਲ ਐਮਰਜੈਂਸੀ ਦੌਰਾਨ ਹਸਪਤਾਲ ਦੇ ਐਮਰਜੈਂਸੀ ਕਮਰੇ ਵਿੱਚ ਜਾਣਾ ਜਾਂ ਹਸਪਤਾਲ ਵਿੱਚ ਦਾਖਲ ਹੋਣਾ। ਜੇ ਤੁਹਾਡੀ ਸੱਟ ਜਾਂ ਬਿਮਾਰੀ ਐਮਰਜੈਂਸੀ ਨਹੀਂ ਹੈ ਅਤੇ ਤੁਸੀਂ ਇਲਾਜ ਲਈ ਉਡੀਕ ਕਰ ਸਕਦੇ ਹੋ, ਤਾਂ ਕਿਰਪਾ ਕਰਕੇ ਜਦ ਵੀ ਸੰਭਵ ਹੋਵੇ ਕਲੀਨਿਕ ਜਾਂ ਵਰਚੁਅਲ ਕੋਅਰ ਦੀ ਵਰਤੋਂ ਕਰੋ।
ਸਲਾਨਾ ਸਰੀਰਕ	ਕਵਰ ਕੀਤਾ
ਪ੍ਰਾਈਵੇਟ ਡਿਊਟੀ ਨਰਸਿੰਗ	\$15,000 ਤੱਕ
ਡੈਰੀਸਿਟ/ਹਾਈਪਰਐਕਟੀਵਿਟੀ ਡਿਸਆਰਡਰ) ਸੰਬੰਧੀ	ਕਿਸੇ ਨਵੇਂ ਜਾਂ ਪੁਰਾਣੇ ਏਡੀਐੱਚਡੀ (ਅਟੈਂਸ਼ਨ-ਡੈਫੀਸਿਟ/ਹਾਈਪਰਐਕਟੀਵਿਟੀ ਡਿਸਆਰਡਰ) ਨਿਦਾਨ ਨਾਲ ਸੰਬੰਧਿਤ ਡਾਕਟਰ ਨੂੰ ਮਿਲਣਾ।
ਜਨਮ ਨਿਯੰਤਰਣ ਸੰਬੰਧੀ ਸਲਾਹ	ਜਨਮ ਨਿਯੰਤਰਣ ਸੰਬੰਧੀ ਤਜਵੀਜ਼ਾਂ ਲਈ ਡਾਕਟਰ ਕੋਲ ਜਾਣਾ।
ਫਿਟਨੀਆਂ ਸੰਬੰਧੀ ਸਲਾਹ	ਜੇਕਰ ਤੁਹਾਨੂੰ ਫਿਟਨੀਆਂ ਸੰਬੰਧੀ ਚਿੰਤਾਵਾਂ ਹਨ ਜਾਂ ਤੁਹਾਨੂੰ ਫਿਟਨੀਆਂ ਲਈ ਨੁਸਖੇ ਦੀ ਲੋੜ ਹੈ ਤਾਂ ਕਿਸੇ ਡਾਕਟਰ ਜਾਂ ਚਮੜੀ ਦੇ ਮਾਹਰ ਕੋਲ ਜਾਓ।
ਟੀਕਾਕਰਨ \$100/ਕਿਸਮ	ਟੀਕਾਕਰਨ ਜੋ ਕਿ ਫਲੂ ਸ਼ਾਟ ਵਰਗੀ ਬਿਮਾਰੀ ਨੂੰ ਰੋਕਣ ਲਈ ਜਨਤਕ ਸਿਹਤ ਦੁਆਰਾ ਸਿਫਾਰਸ਼ ਕੀਤੇ ਜਾਂਦੇ ਹਨ।
ਅੱਖਾਂ ਦੀ ਜਾਂਚ \$100	ਤੁਹਾਡੀ ਨਜ਼ਰ ਦੀ ਜਾਂਚ ਕਰਨ ਲਈ ਅੱਖਾਂ ਦੀ ਜਾਂਚ।
ਮੌਜੇ ਦਾ ਇਲਾਜ	\$500
ਹਸਪਤਾਲ ਵਿੱਚ ਭਰਤੀ ਹੋਣ 'ਤੇ ਟਿਊਟੋਰਿਅਲ ਸੇਵਾਵਾਂ	\$20/ਘੰਟਾ \$400 ਤੱਕ

ਮੈਡੀਕਲ ਉਪਕਰਨ ਅਤੇ ਸਪਲਾਈ	
ਮੈਡੀਕਲ ਉਪਕਰਨ ਅਤੇ ਸਪਲਾਈ	ਬੈਸਾਖੀਆਂ, ਫ੍ਰੀਲਚੇਅਰ, ਸਪਲਿੰਟ, ਕੈਨ ਅਤੇ ਹੋਰ ਬਹੁਤ ਚੀਜ਼ਾਂ ਕਿਰਾਏ 'ਤੇ ਲੈਣੀਆਂ।
ਕੇਵਲ ਸੱਟ ਕਾਰਨ ਲੈਂਡ ਬ੍ਰੇਸ	\$1,000
ਕੇਵਲ ਸੱਟ ਕਾਰਨ ਐਨਕ ਲੱਗਣਾ	\$400
ਕੇਵਲ ਸੱਟ ਕਾਰਨ ਕੰਨ ਦੀ ਮਸ਼ੀਨ ਲੱਗਣਾ	\$400
ਸੱਟ ਕਾਰਨ ਆਰਥੋਟਿਕਸ	\$400
ਸੁਧਾਰਾਤਮਕ ਡਿਵਾਈਸ ਦਾ ਨੁਕਸ, ਚੋਰੀ ਜਾਂ ਖ਼ਰਾਬੀ	\$1,000

ਨਿਰਧਾਰਿਤ ਦਵਾਈਆਂ	
ਨਿਰਧਾਰਿਤ ਦਵਾਈਆਂ (ਕੇਵਲ ਐਮਰਜੈਂਸੀ ਵਿੱਚ)	ਦਵਾਈ ਦੀ 60-ਦਿਨਾਂ ਤੱਕ ਦੀ ਸਪਲਾਈ ਜੋ ਕੇਵਲ ਕਵਰ ਹੋਈ ਸੱਟ ਜਾਂ ਬਿਮਾਰੀ ਦੇ ਇਲਾਜ ਲਈ ਲੋੜੀਂਦੀ ਹੈ।
ਡਾਇਬਟੀਜ਼ ਸਪਲਾਈ \$500 ਤੱਕ	ਜੇਕਰ ਤੁਹਾਨੂੰ ਡਾਇਬਟੀਜ਼ ਦੇ ਇਲਾਜ ਵਿੱਚ ਮਦਦ ਲਈ ਟੈਸਟ ਸਟ੍ਰਿਪਸ, ਲੈਸੈਟਸ ਜਾਂ ਹੋਰ ਸਪਲਾਈ ਦੀ ਲੋੜ ਹੈ।
ਦਮੇ ਦੀ ਸਪਲਾਈ \$500 ਤੱਕ	ਜੇਕਰ ਤੁਹਾਨੂੰ ਅਸਥਮਾ ਦੇ ਇਲਾਜ ਲਈ ਮਦਦ ਦੀ ਲੋੜ ਹੈ।

ਪੈਰਾਮੈਡੀਕਲ – \$1,000/ਕਿਸਮ	
ਫਿਜ਼ੀਓਥੈਰੇਪਿਸਟ, ਕਾਇਰੋਪ੍ਰੈਕਟਰ, ਲਾਇਸੈਂਸਸ਼ੁਦਾ ਕਾਇਰੋਪੇਡਿਸਟ, ਮਸਾਜ ਥੈਰੇਪਿਸਟ, ਓਸਟੀਓਪੈਥ, ਪੋਡੀਆਟ੍ਰਿਸਟ, ਐਕਯੂਪਕਚਰਿਸਟ, ਸਪੀਚ ਥੈਰੇਪਿਸਟ, ਨੈਚਰੋਪੈਥ ਜਾਂ ਆਰਥੋਪਸ਼ਨਲ ਥੈਰੇਪੀ	ਕਿਸੇ ਸੱਟ ਜਾਂ ਬਿਮਾਰੀ ਤੋਂ ਬਾਅਦ, ਕਿਸੇ ਡਾਕਟਰ ਦੇ ਹਵਾਲੇ ਨਾਲ ਤੁਹਾਨੂੰ ਇਨ੍ਹਾਂ ਪੈਰਾ-ਮੈਡੀਕਲ ਪ੍ਰੋਕਟੀਸ਼ਨਰਾਂ ਲਈ ਕਵਰ ਕੀਤਾ ਜਾਂਦਾ ਹੈ।

ਮੈਡੀਕਲ ਟੈਸਟਿੰਗ ਅਤੇ ਇਮੇਜਿੰਗ		
ਇਮੇਜਿੰਗ	ਲੈਬ ਟੈਸਟ	ਐਸਟੀਆਈ (ਜਿਨਸੀ ਤੌਰ 'ਤੇ ਪਸਰਨ ਵਾਲੀ ਲਾਗ) ਟੈਸਟਿੰਗ

ਐਕਸ-ਰੇ, ਸੀਟੀ ਸਕੈਨ, ਐਮਆਰਆਈ ਅਤੇ ਹੋਰ ਮੈਡੀਕਲ ਇਮੇਜਿੰਗ ਜੋ ਕਿਸੇ ਸੱਟ ਜਾਂ ਬਿਮਾਰੀ ਦਾ ਪਤਾ ਕਰਨ ਲਈ ਖੂਨ ਦਾ ਕੰਮ ਅਤੇ ਹੋਰ ਡਾਕਟਰੀ ਜਾਂਚਾਂ ਦੀ ਲਗਾਉਣ ਅਤੇ ਇਲਾਜ ਕਰਨ ਲਈ ਲੋੜੀਂਦੀ ਹੈ।

ਕਿਸੇ ਸੱਟ ਜਾਂ ਬਿਮਾਰੀ ਦਾ ਪਤਾ ਲਗਾਉਣ ਅਤੇ ਇਲਾਜ ਕਰਨ ਲਈ ਖੂਨ ਦਾ ਕੰਮ ਅਤੇ ਹੋਰ ਡਾਕਟਰੀ ਜਾਂਚਾਂ ਦੀ ਲੋੜ।

ਜਿਨਸੀ ਤੌਰ 'ਤੇ ਪਸਰਨ ਵਾਲੀਆਂ ਲਾਗਾਂ/ਬਿਮਾਰੀਆਂ ਦਾ ਪਤਾ ਕਰਨਾ ਅਤੇ ਇਲਾਜ ਲਈ ਡਾਕਟਰ ਨਾਲ ਮੁਲਾਕਾਤ ਅਤੇ ਲੈਬ ਟੈਸਟ।

ਗਰਭ-ਅਵਸਥਾ – \$25,000	
ਜਣੇਪਾ	ਡਾਕਟਰ ਨਾਲ ਮੁਲਾਕਾਤਾਂ, ਅਲਟਰਾਸਾਊਂਡ ਅਤੇ ਹੋਰ ਪ੍ਰੀ-ਨੇਟਲ ਮੈਡੀਕਲ ਦੇਖਭਾਲ। ਕੇਵਲ ਤਾਂ ਹੀ ਯੋਗ ਹੈ ਜੇਕਰ ਪਾਲਿਸੀ ਦੀ ਸ਼ੁਰੂਆਤੀ ਮਿਤੀ ਤੋਂ 30 ਦਿਨਾਂ ਦੇ ਅੰਦਰ ਗਰਭ ਅਵਸਥਾ ਸ਼ੁਰੂ ਹੋਈ ਹੋਵੇ।
ਗਰਭਪਾਤ	ਗਰਭਪਾਤ ਹੋਣ ਦੇ ਮਾਮਲੇ ਵਿੱਚ ਡਾਕਟਰ ਕੋਲ ਜਾਂ ਹਸਪਤਾਲ ਜਾਣਾ।
ਸਮਾਪਤੀ	ਯੋਜਨਾ ਅਧੀਨ ਪ੍ਰਤੀ ਪਾਲਿਸੀ ਸਾਲ ਵਿੱਚ 1 ਗਰਭਪਾਤ ਕਵਰ ਕੀਤਾ ਜਾਂਦਾ ਹੈ।

ਦਿਮਾਗੀ ਸਿਹਤ	
ਬੈਰੋਪੀ/ਕਾਊਂਸਲਿੰਗ \$10,000	ਕਿਸੇ ਐਮਰਜੈਂਸੀ ਹਾਲਤ ਜਾਂ ਡਾਕਟਰ ਦੁਆਰਾ ਰੈਫਰ ਕੀਤੇ ਜਾਣ ਕਾਰਨ ਕਿਸੇ ਪ੍ਰਾਈਵੇਟ ਕਲੀਨਿਕ ਜਾਂ ਆਊਟਪੇਸ਼ੈਂਟ ਹਸਪਤਾਲ ਦੇ ਕਲੀਨਿਕ ਵਿੱਚ ਕਿਸੇ ਲਾਇਸੈਂਸਸ਼ੁਦਾ ਸਾਇਕੋਲਾਜਿਸਟ, ਸਾਇਕੋਟਰਿਸਟ ਅਤੇ ਸਾਇਕੋਥੈਰੇਪਿਸਟ ਨੂੰ ਮਿਲਣਾ।
ਇਨਪੇਸ਼ੈਂਟ ਕਾਊਂਸਲਿੰਗ \$60,000 (ਜੀਵਨ ਭਰ ਅਧਿਕਤਮ)	ਜੇਕਰ ਤੁਸੀਂ ਹਸਪਤਾਲ ਵਿੱਚ ਭਰਤੀ ਹੁੰਦੇ ਹੋਏ ਕਿਸੇ ਸਾਇਕੋਟਰਿਸਟ ਵੱਲੋਂ ਦੇਖਭਾਲ ਪ੍ਰਾਪਤ ਕਰਦੇ ਹੋ।
ਹਸਪਤਾਲ ਵਿੱਚ ਭਰਤੀ \$60,000 (ਜੀਵਨ ਭਰ ਅਧਿਕਤਮ)	ਜੇਕਰ ਤੁਹਾਨੂੰ ਮਾਨਸਿਕ ਸਿਹਤ ਸੰਬੰਧੀ ਮਸਲੇ ਕਾਰਨ ਹਸਪਤਾਲ ਵਿੱਚ ਰਹਿਣ ਦੀ ਲੋੜ ਹੈ।
ਸਮਾਜਿਕ ਕਾਰਜਕਰਤਾ \$500	ਕਾਊਂਸਲਿੰਗ ਲਈ ਲਾਇਸੈਂਸਸ਼ੁਦਾ ਸਮਾਜਿਕ ਕਾਰਜਕਰਤਾ ਨੂੰ ਮਿਲਣਾ।
ਸਦਮੇ ਸੰਬੰਧੀ ਕਾਊਂਸਲਿੰਗ	ਕਿਸੇ ਦੁਖਦਾਈ ਘਟਨਾ ਤੋਂ ਬਾਅਦ ਕਿਸੇ ਲਾਇਸੈਂਸਸ਼ੁਦਾ ਥੈਰੇਪਿਸਟ ਨਾਲ ਕਾਊਂਸਲਿੰਗ ਲਈ ਵੱਧ ਤੋਂ ਵੱਧ 6 ਮੁਲਾਕਾਤਾਂ।

ਐਮਰਜੈਂਸੀ ਡੈਂਟਲ		
ਐਕਸੀਡੈਂਟਲ ਡੈਂਟਲ	ਐਮਰਜੈਂਸੀ ਡੈਂਟਲ	ਪਿਛਲੀ ਜਾੜ੍ਹ ਕੱਢਣਾ
ਵੱਧ ਤੋਂ ਵੱਧ \$4,000	ਵੱਧ ਤੋਂ ਵੱਧ \$1,000	\$100 ਪ੍ਰਤੀ ਜਾੜ੍ਹ

ਡੈਂਟਲ – \$600 ਅਧਿਕਤਮ				
ਜਾਂਚ	ਸਫ਼ਾਈ	ਐਕਸ-ਰੇ	ਭਰਾਈ	ਕੱਢਣਾ
100% ਕਵਰ ਕੀਤਾ ਗਿਆ। 1 ਪ੍ਰਤੀ ਪਾਲਿਸੀ ਸਾਲ।	80% ਕਵਰ ਕੀਤਾ ਗਿਆ। 2 ਯੂਨਿਟ ਪ੍ਰਤੀ ਪਾਲਿਸੀ ਸਾਲ।	80% ਕਵਰ ਕੀਤਾ ਗਿਆ		

ਆਵਾਜਾਈ	
ਰਾਈਡਸ਼ੇਅਰ/ਟੈਕਸੀ \$125	ਹਸਪਤਾਲ ਜਾਣ ਲਈ ਆਵਾਜਾਈ ਦੇ ਖ਼ਰਚੇ।
ਐਂਬੂਲੈਂਸ \$10,000	ਐਂਬੂਲੈਂਸ ਦੁਆਰਾ ਹਸਪਤਾਲ ਲਈ ਐਮਰਜੈਂਸੀ ਆਵਾਜਾਈ।
ਪਰਿਵਾਰਕ ਆਵਾਜਾਈ \$5,000	ਜੇਕਰ ਤੁਸੀਂ ਹਸਪਤਾਲ ਵਿੱਚ 7 ਦਿਨਾਂ ਤੋਂ ਵੱਧ ਦੇ ਸਮੇਂ ਲਈ ਦਾਖਲ ਹੋ, ਤਾਂ ਤੁਹਾਡੇ ਬੈੱਡ ਤੱਕ ਜਾਣ ਲਈ 2 ਨਜ਼ਦੀਕੀ ਪਰਿਵਾਰਕ ਮੈਂਬਰਾਂ ਲਈ ਕਵਰੇਜ ਹੈ। \$1,500 ਵਾਧੂ ਖ਼ਰਚ ਜਿਵੇਂ ਕਿ ਰਿਹਾਇਸ਼।
ਵਾਪਸੀ \$20,000	ਜੇ ਤੁਸੀਂ ਬਿਮਾਰ ਅਤੇ ਜ਼ਖ਼ਮੀ ਹੋ ਅਤੇ ਘਰ ਵਾਪਸ ਜਾਣਾ ਹੈ ਤਾਂ ਹਵਾਈ ਕਿਰਾਇਆ (ਟਿੱਕ ਫਲਾਈਟ ਮੈਡੀਕਲ ਅਟੈਂਡੈਂਟ ਸਮੇਤ)। ਜੇਕਰ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਲਾਭ ਦੇਹ ਵਾਪਸੀ ਨੂੰ ਵੀ ਕਵਰ ਕਰਦਾ ਹੈ।
ਮੇਜ਼ਬਾਨ ਦੇਸ਼ 'ਚ ਦਫ਼ਨਾਉਣਾ/ਦਾਹ-ਸੰਸਕਾਰ \$20,000	ਜੇਕਰ ਮੇਜ਼ਬਾਨ ਦੇਸ਼ ਵਿੱਚ ਰਹਿੰਦਿਆਂ ਦਫ਼ਨਾਉਣ ਜਾਂ ਸਸਕਾਰ ਕਰਨ ਲਈ ਚੁਣਿਆ ਜਾਂਦਾ ਹੈ, ਤਾਂ ਇਹ ਲਾਭ ਵੱਧ ਤੋਂ ਵੱਧ ਦੱਸੇ ਗਏ ਖ਼ਰਚਿਆਂ ਨੂੰ ਕਵਰ ਕਰਦਾ ਹੈ।
ਹਵਾਈ ਆਵਾਜਾਈ \$300,000	ਜੇਕਰ ਤੁਸੀਂ ਬਿਮਾਰ ਜਾਂ ਜ਼ਖ਼ਮੀ ਹੋ ਅਤੇ ਤੁਹਾਨੂੰ ਏਅਰ ਐਂਬੂਲੈਂਸ ਦੀ ਲੋੜ ਹੈ।

ਆਵਾਜਾਈ	
ਕੈਨੇਡਾ ਦੇ ਅੰਦਰ	ਤੁਹਾਡੀ ਕਵਰੇਜ ਪੂਰੇ ਕੈਨੇਡਾ ਵਿੱਚ ਲਾਗੂ ਹੈ
ਕੈਨੇਡਾ ਤੋਂ ਬਾਹਰ	"ਤੁਹਾਡੀ ਕਵਰੇਜ ਕੈਨੇਡਾ ਤੋਂ ਬਾਹਰ ਲਾਗੂ ਹੈ ਜੇਕਰ: ੳ) ਕੁੱਲ ਕਵਰੇਜ ਅਵਧੀ ਦਾ 50% ਤੋਂ ਵੱਧ ਸਮੇਂ ਕੈਨੇਡਾ ਵਿੱਚ ਬਿਤਾਇਆ ਜਾਣਾ ਚਾਹੀਦਾ ਹੈ ਅ) ਅਮਰੀਕਾ ਦੀ ਯਾਤਰਾ ਪ੍ਰਤੀ ਯਾਤਰਾ 30 ਦਿਨਾਂ ਤੱਕ ਸੀਮਤ ਹੈ "
ਘਰੇਲੂ ਦੇਸ਼	30 ਦਿਨਾਂ ਦੀ ਮੈਡੀਕਲ ਕਵਰੇਜ ਜਦੋਂ ਤੁਸੀਂ ਕੇਵਲ ਅਕਾਦਮਿਕ ਉਦੇਸ਼ਾਂ ਲਈ ਆਪਣੇ ਦੇਸ਼ ਜਾਂਦੇ ਹੋ।

ਦੁਰਘਟਨਾ	
ਦੁਰਘਟਨਾ 'ਚ ਮੌਤ \$50,000	ਜੇਕਰ ਤੁਸੀਂ ਕਿਸੇ ਅਣਕਿਆਸੇ ਹਾਦਸੇ ਕਾਰਨ ਮਰ ਜਾਂਦੇ ਹੋ।
ਆਮ ਕੈਰੀਅਰ ਮੌਤ	ਜੇਕਰ ਤੁਹਾਡੀ ਮੌਤ ਕਿਸੇ ਜਹਾਜ਼ ਜਾਂ ਆਵਾਜਾਈ ਦੇ ਹੋਰ ਆਮ ਕੈਰੀਅਰ ਵਿੱਚ ਅਣਕਿਆਸੀ ਦੁਰਘਟਨਾ ਕਾਰਨ ਹੁੰਦੀ ਹੈ।
ਕੁੱਲ ਸੀਮਾ –\$1,250,000	

ਇਹ ਕੇਵਲ ਸਾਰ ਹੈ। ਪਾਲਿਸੀ ਦਾ ਪੂਰਾ ਵੇਰਵਾ ਮਾਸਟਰ ਪਾਲਿਸੀ ਵਿੱਚ ਸ਼ਾਮਲ ਹੈ। ਜੇਕਰ ਇਸ ਦਸਤਾਵੇਜ਼ ਅਤੇ ਪਾਲਿਸੀ ਵਿਚਲੀ ਕਿਸੇ ਮੱਦ ਵਿੱਚ ਕੋਈ ਅੰਤਰ ਹੋਵੇ, ਤਾਂ ਪਾਲਿਸੀ ਵਿਚਲੀ ਮੱਦ ਨੂੰ ਮੰਨਿਆ ਜਾਵੇਗਾ।